

2 ਤਿਮੋਥਿਉਸ ਦੀ ਇਕ ਰੁਖਰੇਖਾ

- I. ਅਜ਼ਮਾਇਸ਼ਾਂ ਵਿਚ ਕਾਇਮ ਰਹਿਣ ਦੀ ਇਕ ਅਪੀਲ (ਅਧਿਆਇ 1)
- ੳ. ਕਾਇਮ ਰਹਿਣ ਦੀ ਇਲਾਹੀ ਪ੍ਰੇਰਣਾ (1:1, 2)
 - ਅ. ਕਾਇਮ ਰਹਿਣ ਦੀਆਂ ਉਦਾਹਰਣਾਂ (1:3-7)
 - 1. ਜੋ ਸਾਥੋਂ ਅੱਗੇ ਕੌਣ ਗਿਆ ਹੈ (1:3-5)
 - 2. ਜੋ ਕੁਝ ਸਾਨੂੰ ਸੌਂਪਿਆ ਗਿਆ ਹੈ (1:6, 7)
 - ੲ. ਕਾਇਮ ਰਹਿਣ ਦੀਆਂ ਚੁਣੌਤੀਆਂ (1:8-14)
 - 1. ਅਜ਼ਮਾਇਸ਼ਾਂ ਜੋ ਸਾਡੇ ਕਾਇਮ ਰਹਿਣ ਨੂੰ ਹਿਲਾ ਸਕਦੀਆਂ ਹਨ (1:8)
 - 2. ਸਾਡੇ ਕਾਇਮ ਰਹਿਣ ਨੂੰ ਮਜ਼ਬੂਤ ਕਰਨ ਦੇ ਕਾਰਣ (1:8-10)
 - 3. ਸਾਡੇ ਕਾਇਮ ਰਹਿਣ ਨੂੰ ਪੱਕਾ ਕਰਨ ਦੀ ਉਦਾਹਰਣ (1:11, 12)
 - 4. ਸਾਡੇ ਕਾਇਮ ਰਹਿਣ ਨੂੰ ਦਲੇਰ ਕਰਨ ਦਾ ਵਸੀਲਾ (1:12)
 - 5. ਸਾਡੇ ਕਾਇਮ ਰਹਿਣ ਦਾ ਸਾਰ ਪੇਸ਼ ਕਰਨ ਦਾ ਹੁਕਮ (1:13, 14)
 - ਸ. ਕਾਇਮ ਰਹਿਣ ਨਾਲ ਜੁੜੀ ਇਕ ਪਸੰਦ (1:15-18)
 - 1. ਵਿਸ਼ਵਾਸ ਤੋਂ ਫਿਰ ਜਾਣ ਵਾਲੇ ਚੇਲੇ (1:15)
 - 2. ਵਿਸ਼ਵਾਸੀ ਰਹਿਣ ਵਾਲਾ ਚੇਲਾ (1:16-18)
- II. ਖੁਦਾ ਦੇ ਮਾਪਦੰਡ ਨੂੰ ਮੰਨਣ ਦੀ ਅਪੀਲ (ਅਧਿਆਇ 2)
- ੳ. ਕਾਇਮ ਰਹਿਣ ਵਾਲੇ ਮਸੀਹੀ ਦਾ ਮਾਪਦੰਡ (2:1-13)
 - 1. ਮਾਪਦੰਡ ਦਾ ਵੇਰਵਾ (2:1-8)
 - 2. ਮਾਪਦੰਡ ਦਾ ਨਮੂਨਾ (2:9-13)
 - ੳ. ਪੌਲਸ ਦੀਆਂ ਤਕਲੀਫ਼ਾਂ ਦੇ ਅਕੜੇਵੇਂ (2:9, 10)
 - ਅ. ਛੁਟਕਾਰਾ ਦੁਆਉਣ ਵਾਲੇ ਦੀ ਭਰੋਸੇਯੋਗਤਾ (2:11-13)
 - ਅ. ਮਾਪਦੰਡ ਅਤੇ ਸਿੱਖਿਆ ਦੀ ਗ਼ਲਤੀ (2:14-18)
 - 1. ਗ਼ਲਤ ਗੱਲਾਂ (2:14)
 - 2. ਸਹੀ ਤਰੀਕਾ (2:15)
 - 3. ਗ਼ਲਤ ਸੰਦੇਸ਼ (2:16-18)
 - ੲ. ਮਾਪਦੰਡ ਅਤੇ ਮਸੀਹੀ ਆਦਮੀ ਦੀ ਜ਼ਿੰਦਗੀ (2:19-26)
 - 1. ਸਾਡੀ ਜੀਵਨ ਸ਼ੈਲੀ ਦਾ ਸਰੋਤ ਅਤੇ ਸਾਰ (2:19)
 - 2. ਜੀਵਨ ਸ਼ੈਲੀ ਦੇ ਢੰਗ (2:20)
 - 3. ਸਾਡੀ ਜੀਵਨ ਸ਼ੈਲੀ ਵਿਚ ਸੁਧਾਰ (2:21-26)
 - 4. ਗ਼ਲਤੀ ਕਰਨ ਵਾਲਿਆਂ ਨਾਲ ਵਿਹਾਰ ਕਰਨ ਵਾਲਿਆਂ ਲਈ ਹਦਾਇਤਾਂ (2:24-26)

III. ਆਖਰੀ ਦਿਨਾਂ ਵਿਚ ਖ਼ਬਰਦਾਰ ਰਹਿਣ ਦੀ ਅਪੀਲ (ਅਧਿਆਇ 3)

ੳ. ਆਪਣੇ ਆਪ ਨੂੰ ਭਰਸ਼ਟ ਹੋਣ ਤੋਂ ਬਚਾ (3: 1-9)

1. ਵਿਸਤਾਰ (3: 1-5)

2. ਕੰਮ (3: 6-9)

ਅ. ਆਪਣੀ ਚੌਕਸੀ ਕਰਨ ਦੀ ਤਾਕਤ (3: 10-17)

1. ਪੌਲਸ ਦੇ ਨਮੂਨੇ ਦੀ ਸ਼ਕਤੀ (3: 10-13)

2. ਚੰਗੀ ਸਿਖਲਾਈ ਦੀ ਸ਼ਕਤੀ (3: 14, 15)

ੳ. ਹੁਕਮ (3: 14)

ਅ. ਭਰੋਸਾ (3: 14, 15)

ੲ. ਨਤੀਜੇ (3: 15)

3. ਵਚਨ ਦੀ ਤਾਕਤ (3: 16, 17)

ੳ. ਵਚਨ ਖ਼ੁਦਾ ਵੱਲੋਂ ਦਿੱਤਾ ਗਿਆ ਹੈ (3: 16)

ਅ. ਵਚਨ ਖ਼ੁਦਾ ਵੱਲੋਂ ਦਾਨ ਹੈ (3: 16)

ੲ. ਵਚਨ ਦਾ ਮਕਸਦ (3: 17)

IV. ਦੋੜ ਪੂਰੀ ਕਰਨ ਦੀ ਬੇਨਤੀ (ਅਧਿਆਇ 4)

ੳ. ਮੰਨਣ ਲਈ ਇਕ ਹੁਕਮ (4: 1-8)

1. ਹੁਕਮ ਦੀ ਪ੍ਰਸੰਗਕਤਾ (4: 1)

2. ਹੁਕਮ ਵਿਚ ਯੋਜਨਾ ਅਤੇ ਉਸ ਦਾ ਢੰਗ (4: 2)

3. ਹੁਕਮ ਨਾਲ ਜੁੜੀ ਮੁਸ਼ਕਿਲ (4: 3, 4)

4. ਸੇਵਾ ਪੂਰੀ ਕਰਨ ਦਾ ਨੁਸਖਾ (4: 5)

5. ਹੁਕਮ ਨਾਲ ਜੁੜਿਆ ਪੌਲਸ ਵੱਲੋਂ ਠਹਿਰਾਇਆ ਨਮੂਨਾ (4: 6-8)

ਅ. ਸ਼ਖ਼ਸੀਅਤਾਂ ਅਤੇ ਨਿੱਜੀ ਬੇਨਤੀਆਂ (4: 9-22)

1. ਭਾਲਿਆ ਗਿਆ ਸਾਥ (4: 9-13)

2. ਜ਼ਿੰਦਗੀ ਦੀਆਂ ਮੁਸੀਬਤਾਂ ਵਿਚ ਭਰੋਸਾ ਕਾਇਮ (4: 14-18)

3. ਆਖਰੀ ਟਿੱਪਣੀਆਂ (4: 19-22)